

ਬ੍ਰੈਂਪਟਨ ਨੇ ਤੀਜੀ ਬ੍ਰੈਂਪਟਨ ਟ੍ਰਾਂਜ਼ਿਟ ਫੈਸਿਲਿਟੀ ਲਈ 128 ਮਿਲੀਅਨ ਡਾਲਰ ਦਾ ਫੰਡਰਲ ਅਤੇ ਪ੍ਰੋਵਿੰਸੀਅਲ ਨਿਵੇਸ਼ ਸੁਰੱਖਿਅਤ ਕੀਤਾ

ਬ੍ਰੈਂਪਟਨ, ਓਨਟਾਰੀਓ (15 ਅਪ੍ਰੈਲ, 2021) – ਅੱਜ, ਮੇਅਰ ਪੈਟਰਿਕ ਬ੍ਰਾਊਨ (Patrick Brown); ਬ੍ਰੈਂਪਟਨ ਸਿਟੀ ਕਾਉਂਸਲਰਾਂ; ਫੰਡਰਲ ਮਿਨਿਸਟਰ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼, ਸਨਮਾਨਯੋਗ ਕੈਥਰੀਨ ਮਕੈਨਾ (Catherine McKenna) ਦੇ ਵੱਲੋਂ, ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਲਈ ਪਾਰਲੀਆਮੈਂਟਰੀ ਸੈਕਰੇਟਰੀ ਅਤੇ ਬ੍ਰੈਂਪਟਨ ਈਸਟ ਲਈ ਮੈਂਬਰ ਆਫ ਪਾਰਲੀਆਮੈਂਟ, ਮਨਿੰਦਰ ਸਿੱਧੂ (Maninder Sidhu); ਓਨਟਾਰੀਓ ਦੇ ਮਿਨਿਸਟਰ ਆਫ ਇੰਫਰਾਸਟ੍ਰਕਚਰ, ਸਨਮਾਨਯੋਗ ਲੌਰੀ ਸਕੋਟ (Laurie Scott) ਦੇ ਵੱਲੋਂ, ਬ੍ਰੈਂਪਟਨ ਵੈਸਟ ਲਈ ਮੈਂਬਰ ਆਫ ਪ੍ਰੋਵਿੰਸੀਅਲ ਪਾਰਲੀਆਮੈਂਟ, ਅਮਰਜੋਤ ਸੰਧੂ (Amarjot Sandhu) ਨੇ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀ ਤੀਜੀ ਸਟੇਰੇਜ ਅਤੇ ਦੇਖਭਾਲ ਵਾਲੀ ਫੈਸਿਲਿਟੀ ਲਈ ਫੰਡਿੰਗ ਦਾ ਐਲਾਨ ਕੀਤਾ।

ਕੈਨੇਡਾ ਸਰਕਾਰ, ਕੈਨੇਡਾ ਪਲਾਨ ਵਿੱਚ ਨਿਵੇਸ਼ ਕਰਨ ਵਾਲੀ, ਪਬਲਿਕ ਟ੍ਰਾਂਜ਼ਿਟ ਇੰਫਰਾਸਟ੍ਰਕਚਰ ਸਟ੍ਰੀਮ (ਪੀ.ਟੀ.ਆਈ.ਐਸ.) (Public Transit Infrastructure Stream) (PTIS) ਦੇ ਦੁਆਰਾ, ਇਸ ਪ੍ਰੋਜੈਕਟ ਵਿੱਚ 69.9 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਓਨਟਾਰੀਓ ਸਰਕਾਰ, 58.2 ਮਿਲੀਅਨ ਡਾਲਰ ਪ੍ਰਦਾਨ ਕਰ ਰਹੀ ਹੈ, ਜਦਕਿ ਸਿਟੀ ਆਫ ਬ੍ਰੈਂਪਟਨ, ਇਸ ਪ੍ਰੋਜੈਕਟ ਲਈ 46.6 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਹੀ ਹੈ।

ਪ੍ਰੋਜੈਕਟ ਦੇ ਫੇਜ਼ 1 ਵਿੱਚ, ਲਗਭਗ 400,000 ਵਰਗ ਫੁੱਟ ਦੀ ਟ੍ਰਾਂਜ਼ਿਟ ਦੇਖਭਾਲ ਵਾਲੀ ਅਤੇ ਸਟੇਰੇਜ ਫੈਸਿਲਿਟੀ ਦੀ ਉਸਾਰੀ ਸ਼ਾਮਲ ਹੈ, ਜਿਸ ਵਿੱਚ 36 ਦੇਖਭਾਲ ਖੰਡ ਅਤੇ ਲਗਭਗ 49 ਓਵਰਹੈੱਡ ਗਰਾਜ ਦਰਵਾਜ਼ੇ ਹੋਣਗੇ, ਜਿੱਥੇ ਐਡਮਿਨਿਸਟ੍ਰੇਟਿਵ ਅਤੇ ਦੇਖਭਾਲ ਸਹਿਯੋਗ ਵਾਲੀ ਥਾਂ ਦੇ ਇਲਾਵਾ, 250 ਸਟੈਂਡਰਡ 40 ਫੁੱਟ ਦੇ ਬਰਾਬਰ ਬੱਸਾਂ ਲਈ ਥਾਂ ਦਾ ਪ੍ਰਬੰਧ ਹੋ ਸਕੇ। ਇਸ ਕੰਮ ਵਿੱਚ ਫਿਕਸ ਅਤੇ ਮੋਬਾਈਲ ਲਿਫਟਾਂ, ਵਾਹਨ ਜਾਂਚ ਪਿਟ, ਓਵਰਹੈੱਡ ਕ੍ਰੇਨ, ਫਿਊਲ ਸਟੇਰੇਜ ਅਤੇ ਵਿਤਰਣ ਸਿਸਟਮ, ਵਾਹਨ ਸਬੰਧੀ ਥਾਂ ਅਤੇ ਰੇਡੀਓ ਸਿਸਟਮ ਅਤੇ ਬੈਕਅਪ ਇਲੈਕਟ੍ਰੀਸਿਟੀ ਜੈਨਰੇਸ਼ਨ ਇੰਸਟਾਲ ਕਰਨਾ ਵੀ ਸ਼ਾਮਲ ਹੈ।

ਇਸ ਨਵੀਂ ਫੈਸਿਲਿਟੀ ਦੀ ਉਸਾਰੀ, ਬ੍ਰੈਂਪਟਨ ਲਈ ਪਬਲਿਕ ਟ੍ਰਾਂਜ਼ਿਟ ਇੰਫਰਾਸਟ੍ਰਕਚਰ ਦੀ ਕੈਪੇਸਿਟੀ, ਕੁਆਲਿਟੀ ਅਤੇ ਸੁਰੱਖਿਆ ਵਿੱਚ ਸੁਧਾਰ ਕਰੇਗੀ। ਨਾਲ ਹੀ ਇਸਦੇ ਦੁਆਰਾ, ਨਿਵਾਸੀਆਂ ਲਈ ਵੱਧ ਸਾਫ਼ ਅਤੇ ਵੱਧ ਪ੍ਰਭਾਵਸ਼ਾਲੀ ਟ੍ਰਾਂਸਪੋਰਟੇਸ਼ਨ ਵਿਧੀਆਂ ਤਿਆਰ ਕਰਦੇ ਹੋਏ, ਇਲੈਕਟ੍ਰਿਕ ਬੱਸਾਂ ਦੀ ਸੇਵਾ ਦੇਣ ਲਈ ਭਵਿੱਖ ਦਾ ਇੰਫਰਾਸਟ੍ਰਕਚਰ ਇੰਸਟਾਲੇਸ਼ਨ ਵੀ ਕੀਤਾ ਜਾ ਸਕੇਗਾ। ਸਿਟੀ ਆਫ ਬ੍ਰੈਂਪਟਨ, ਫੈਸਿਲਿਟੀ ਨੂੰ ਇਲੈਕਟ੍ਰਿਕ ਬਣਾਉਣ ਵਾਸਤੇ 150 ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਦੀ ਮੰਗ ਜਾਰੀ ਰੱਖੇਗੀ।

ਇਹ ਫੰਡਿੰਗ, ਫੈਸਿਲਿਟੀ ਦੇ ਫੇਜ਼ 1 ਦੀ ਉਸਾਰੀ ਦੇ ਖਰਚੇ ਕਵਰ ਕਰਨ ਵਿੱਚ ਮਦਦ ਕਰੇਗੀ। ਇਸ ਨਵੀਂ ਫੈਸਿਲਿਟੀ ਲਈ, 2022 ਵਿੱਚ ਸ਼ੁਰੂ ਕਰਦੇ ਹੋਏ ਦੇ ਫੇਜ਼ ਵਿੱਚ ਉਸਾਰੀ ਕਰਨ ਦਾ ਟੀਚਾ ਹੈ ਅਤੇ ਫੇਜ਼ 1 ਦੇ 2024 ਦੇ ਅੰਤ ਵਿੱਚ ਖੁੱਲ੍ਹਣ ਦੀ ਸੰਭਾਵਨਾ ਹੈ।

ਸਿਟੀ ਇਸ ਵੇਲੇ ਇਸ ਪ੍ਰੋਜੈਕਟ ਲਈ, ਐਨਵਾਇਰਨਮੈਂਟਲ ਪ੍ਰੋਜੈਕਟ ਰਿਪੋਰਟ (ਈ.ਪੀ.ਆਰ.) (Environmental Project Report) (EPR) ਦੀ ਸਮੀਖਿਆ ਮਿਆਦ ਵਿੱਚ ਹੈ। ਰਿਪੋਰਟ, [Brampton.ca/transitfacility](https://brampton.ca/transitfacility) ਤੇ 19 ਅਪ੍ਰੈਲ ਤੱਕ ਸਮੀਖਿਆ ਲਈ ਖੁੱਲ੍ਹੀ ਹੈ। ਜੇ ਲੋਕ ਫੀਡਬੈਕ ਦੇਣਾ ਚਾਹੁੰਦੇ ਹਨ, ਉਹ ਸੂਚੀਬੱਧ ਪ੍ਰੋਜੈਕਟ ਸੰਪਰਕਾਂ (Project Contacts) ਨੂੰ ਸੰਪਰਕ ਕਰ ਸਕਦੇ ਹਨ।

ਲਿੰਕ

- [ਕੈਨੇਡਾ ਅਤੇ ਓਨਟਾਰੀਓ, ਬ੍ਰੈਂਪਟਨ ਦੇ ਨਿਵਾਸੀਆਂ ਲਈ ਪਬਲਿਕ ਟ੍ਰਾਂਜ਼ਿਟ ਇੰਫਰਾਸਟ੍ਰਕਚਰ ਵਿੱਚ ਨਿਵੇਸ਼ ਕਰ ਰਹੇ ਹਨ \(Canada and Ontario invest in public transit infrastructure for residents of Brampton\)](#)

- [ਤੀਜੀ ਟ੍ਰਾਂਜ਼ਿਟ ਫੈਸਿਲਿਟੀ ਦੀ ਐਨਵਾਇਰਨਮੈਂਟਲ ਪ੍ਰੋਜੈਕਟ ਰਿਪੋਰਟ \(ਈ.ਪੀ.ਆਰ.\) ਦੀ ਸਮੀਖਿਆ ਮਿਆਦ \(Third Transit Facility Environmental Project Report \(EPR\) Review Period\)](#)
- [ਸਿਟੀ ਆਫ ਬ੍ਰੈਂਪਟਨ ਨੇ ਜ਼ੀਰੋ-ਨਿਕਾਸੀ ਵਾਲੀਆਂ ਬੱਸਾਂ ਦੀ ਹਿਮਾਇਤ ਕਰਦੇ ਹੋਏ, ਉੱਤਰੀ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਇਲੈਕਟ੍ਰਿਕ ਬੱਸ ਟ੍ਰਾਂਜ਼ਿਟ ਫੈਸਿਲਿਟੀਜ਼ ਵਿੱਚੋਂ ਇੱਕ ਦੀ ਉਸਾਰੀ ਦੀ ਯੋਜਨਾ ਬਣਾਈ ਹੈ \(City of Brampton plans to construct one of North America's largest electric bus transit facilities supporting zero-emission buses\)](#)

ਹਵਾਲੇ

“ਅਸੀਂ, ਬ੍ਰੈਂਪਟਨ ਟ੍ਰਾਂਜ਼ਿਟ ਦੀ ਤੀਜੀ ਸਟੇਰੇਜ ਅਤੇ ਦੇਖਭਾਲ ਵਾਲੀ ਫੈਸਿਲਿਟੀ ਵਿੱਚ, ਕੈਨੇਡਾ ਸਰਕਾਰ ਅਤੇ ਓਨਟੈਰੀਓ ਸਰਕਾਰ ਦੇ ਨਿਵੇਸ਼ਾਂ ਦਾ ਸੁਆਗਤ ਕਰਦੇ ਹਾਂ। ਬ੍ਰੈਂਪਟਨ ਟ੍ਰਾਂਜ਼ਿਟ, ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਟ੍ਰਾਂਜ਼ਿਟ ਸਿਸਟਮਾਂ ਵਿੱਚੋਂ ਇੱਕ ਹੈ। ਨਵੀਂ ਫੈਸਿਲਿਟੀ, ਸਾਡੇ ਪਹੁੰਚ ਯੋਗ ਅਤੇ ਜੁੜੇ ਹੋਏ ਟ੍ਰਾਂਜ਼ਿਟ ਨੈੱਟਵਰਕ ਨੂੰ ਸਹਿਯੋਗ ਕਰਨ ਵਿੱਚ ਮਦਦ ਕਰੇਗੀ। ਇਸਦੀ ਉਸਾਰੀ ਵਿੱਚ ਹਰ ਸਾਲ, ਬ੍ਰੈਂਪਟਨ ਵਿੱਚ ਲਗਭਗ 850 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਜਦੋਂ ਫੈਸਿਲਿਟੀ ਪੂਰੀ ਤਰ੍ਹਾਂ ਤਿਆਰ ਹੋ ਕੇ ਚਾਲੂ ਹੋਵੇਗੀ, ਤਾਂ ਲਗਭਗ 1,000 ਨੌਕਰੀਆਂ ਪੈਦਾ ਹੋਣਗੀਆਂ। ਗ੍ਰੀਨ ਸਿਟੀ ਬਣਨ ਦੀ ਸਾਡੀ ਕਾਉਂਸਿਲ ਦੀ ਵਚਨਬੱਧਤਾ ਦੇ ਆਧਾਰ ਤੇ, ਅਸੀਂ ਫੈਸਿਲਿਟੀ ਨੂੰ ਇਲੈਕਟ੍ਰਿਕ ਬਣਾਉਣ ਲਈ ਫੰਡਿੰਗ ਦੀ ਮੰਗ ਜਾਰੀ ਰੱਖਾਂਗੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ, ਸਥਿਰਤਾ ਵਿੱਚ ਲੀਡਰ ਹੈ ਅਤੇ ਇਹ ਸਹੀ ਹੈ ਕਿ ਸਾਡਾ ਟ੍ਰਾਂਜ਼ਿਟ ਨੈੱਟਵਰਕ, ਪੂਰੀ ਤਰ੍ਹਾਂ ਜੁੜਿਆ ਹੋਇਆ ਅਤੇ ਈਕੋ-ਫ੍ਰੈਂਡਲੀ ਹੈ। ਬ੍ਰੈਂਪਟਨ ਸਿਟੀ ਕਾਉਂਸਿਲ, ਬ੍ਰੈਂਪਟਨ ਟ੍ਰਾਂਜ਼ਿਟ ਦੀ ਤੀਜੀ ਸਟੇਰੇਜ ਅਤੇ ਦੇਖਭਾਲ ਵਾਲੀ ਫੈਸਿਲਿਟੀ ਲਈ ਸਰਕਾਰ ਦੇ ਸਾਰੇ ਮਹਿਕਮਿਆਂ ਤੋਂ ਮਦਦ ਪ੍ਰਾਪਤ ਕਰਨ ਲਈ ਉਤਸ਼ਾਹਿਤ ਹੈ, ਜਦੋਂ ਅਸੀਂ ਇਸਨੂੰ ਇਲੈਕਟ੍ਰਿਕ, ਜ਼ੀਰੋ-ਨਿਕਾਸੀ ਵਾਲੇ ਬੱਸ ਫਲੀਟ ਵਿੱਚ ਬਦਲਣ ਅਤੇ ਸਥਿਰਤਾ ਸਬੰਧੀ ਸਾਡੇ ਟੀਚਿਆਂ ਨੂੰ ਪੂਰਾ ਕਰਨ ਵੱਲ ਅੱਗੇ ਵਧ ਰਹੇ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਸਥਿਰ ਅਤੇ ਉਰਜਾ-ਪ੍ਰਭਾਵੀ ਟ੍ਰਾਂਜ਼ਿਟ ਸਿਸਟਮ ਬਣਾਉਣ ਲਈ ਵਚਨਬੱਧ ਹੈ ਅਤੇ ਇਹ ਨਿਵੇਸ਼ ਸਾਡੀਆਂ ਗ੍ਰੀਨ ਪਹਿਲਕਦਮੀਆਂ ਵਿੱਚ ਬੇਹੱਦ ਮਹੱਤਵਪੂਰਣ ਪ੍ਰੋਜੈਕਟ – ਤੀਜੀ ਟ੍ਰਾਂਜ਼ਿਟ ਫੈਸਿਲਿਟੀ ਵਿੱਚ ਮਦਦ ਕਰਨਗੇ। ਅਸੀਂ ਬ੍ਰੈਂਪਟਨ ਵਿੱਚ ਨਿਵੇਸ਼ ਲਿਆਉਣ ਲਈ, ਸਾਡੇ ਸਟੇਕਹੋਲਡਰਾਂ ਦੇ ਨਾਲ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਅੱਜ ਦਾ ਨਿਵੇਸ਼, ਬ੍ਰੈਂਪਟਨ ਦੀ ਸਭ ਤੋਂ ਵੱਡੀ ਟ੍ਰਾਂਜ਼ਿਟ ਦੇਖਭਾਲ ਵਾਲੀ ਅਤੇ ਸਟੇਰੇਜ ਫੈਸਿਲਿਟੀ ਬਣਾਉਣ ਵਿੱਚ ਮਦਦ ਕਰੇਗਾ। ਇਹ ਯਕੀਨੀ ਬਣਾਵੇਗਾ ਕਿ ਆਉਣ ਵਾਲੇ ਸਾਲਾਂ ਵਿੱਚ ਨਿਵਾਸੀਆਂ ਦੀ ਵਧੀਆ ਕਿਸਮ ਦੇ ਅਤੇ ਸੁਰੱਖਿਅਤ ਟ੍ਰਾਂਜ਼ਿਟ ਵਿਕਲਪਾਂ ਤੱਕ ਪਹੁੰਚ ਹੈ। ਨਾਲ ਹੀ, ਇਹ ਗ੍ਰੀਨ ਅਤੇ ਘੱਟ-ਕਾਰਬਨ ਵਾਲੇ ਟ੍ਰਾਂਜ਼ਿਟ ਸਿਸਟਮਾਂ ਲਈ ਭਵਿੱਖੀ ਮੌਕੇ ਪੈਦਾ ਕਰਦੇ ਹੋਏ, ਚੰਗੀ ਤਨਖਾਹ ਵਾਲੀਆਂ ਨੌਕਰੀਆਂ ਵੀ ਪੈਦਾ ਕਰੇਗਾ। ਕੈਨੇਡਾ ਦਾ ਇੰਫਰਾਸਟ੍ਰਕਚਰ ਪਲਾਨ, ਹਜ਼ਾਰਾਂ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਦਾ ਹੈ, ਪੂਰੇ ਦੇਸ਼ ਵਿੱਚ ਨੌਕਰੀਆਂ ਪੈਦਾ ਕਰਦਾ ਹੈ ਅਤੇ ਵੱਧ ਸਾਫ਼ ਅਤੇ ਵੱਧ ਸ਼ਮੂਲੀਅਤ ਵਾਲੀਆਂ ਕਮਿਊਨਿਟੀਜ਼ ਬਣਾਉਂਦਾ ਹੈ।”

- ਮਨਿੰਦਰ ਸਿੰਧੂ (Maninder Sidhu), ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਲਈ ਪਾਰਲੀਆਮੈਂਟਰੀ ਸੈਕਰਟਰੀ ਅਤੇ ਬ੍ਰੈਂਪਟਨ ਈਸਟ ਲਈ ਮੈਂਬਰ ਆਫ ਪਾਰਲੀਆਮੈਂਟ, ਫੈਡਰਲ ਮਿਨਿਸਟਰ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼, ਸਨਮਾਨਯੋਗ ਕੈਥਰੀਨ ਮਕੈਨਾ (Catherine McKenna) ਦੇ ਵੱਲੋਂ

“ਓਨਟਾਰੀਓ ਸਰਕਾਰ ਇੱਕ ਵਾਰ ਫਿਰ, ਇਹ ਮਹੱਤਵਪੂਰਣ ਨਿਵੇਸ਼ ਕਰਨ ਵਿੱਚ ਸਾਡੇ ਫੈਡਰਲ ਅਤੇ ਮਿਉਨਿਸਿਪਲ ਸਹਿਯੋਗੀਆਂ ਦੇ ਨਾਲ ਭਾਈਵਾਲੀ ਕਰਕੇ, ਸੂਬੇ ਵਿੱਚ ਟ੍ਰਾਂਜ਼ਿਟ ਇੰਫਰਾਸਟ੍ਰਕਚਰ ਵਿੱਚ ਸੁਧਾਰ ਕਰਨ ਦੀ ਆਪਣੀ ਵਚਨਬੱਧਤਾ ਦਰਸਾ ਰਹੀ ਹੈ। ਨਵਾਂ ਟ੍ਰਾਂਜ਼ਿਟ ਟਰਮੀਨਲ, ਸਾਡੇ ਪਲਾਨ ਵਿੱਚ ਦੂਜਾ ਕਦਮ ਹੈ, ਤਾਂ ਜੋ ਬ੍ਰੈਂਪਟਨ ਦੇ ਨਿਵਾਸੀ ਇੱਥਰ-ਉੱਥਰ ਆਉਣ-ਜਾਣ ਵਿੱਚ ਘੱਟ ਸਮਾਂ ਲਗਾਉਣ ਅਤੇ ਆਪਣੇ ਪਰਿਵਾਰਾਂ ਨਾਲ ਘਰ ਵਿਖੇ ਵੱਧ ਸਮਾਂ ਬਿਤਾ ਸਕਣ।”

- ਅਮਰਜੋਤ ਸੰਧੂ (Amarjot Sandhu), ਬ੍ਰੈਂਪਟਨ ਵੈਸਟ ਲਈ ਮੈਂਬਰ ਆਫ ਪ੍ਰੋਵਿੰਸੀਅਲ ਪਾਰਲੀਆਮੈਂਟ, ਓਨਟਾਰੀਓ ਦੇ ਮਿਨਿਸਟਰ ਆਫ ਇੰਫਰਾਸਟ੍ਰਕਚਰ, ਸਨਮਾਨਯੋਗ ਲੌਰੀ ਸਕੋਟ (Laurie Scott) ਦੇ ਵੱਲੋਂ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

ਸ਼ੈਂਟੇਲ ਐਬਰਟਿਨ (Chantalle Aubertin)

ਪ੍ਰੈਸ ਸੈਕਰੇਟਰੀ

ਆਫਿਸ ਆਫ ਦ ਮਿਨਿਸਟਰ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼

613.941.0660 | chantalle.aubertin@canada.ca

ਕ੍ਰਿਸਟੀਨ ਬੁਜੋਲਡ (Christine Bujold)

ਪ੍ਰੈਸ ਸੈਕਰੇਟਰੀ

ਆਫਿਸ ਆਫ ਸਨਮਾਨਯੋਗ ਲੌਰੀ ਸਕੋਟ, ਓਨਟਾਰੀਓ ਦੇ ਮਿਨਿਸਟਰ ਆਫ

ਇੰਫਰਾਸਟ੍ਰਕਚਰ

416.454.1782 | christine.bujold@ontario.ca

ਸੋਫੀਆ ਸੂਜਾ-ਡਿਆਸ (Sofia Sousa-Dias)

ਕਮਿਊਨਿਕੇਸ਼ਨਸ ਬ੍ਰਾਂਚ

ਓਨਟਾਰੀਓ ਮਿਨਿਸਟਰੀ ਆਫ ਇੰਫਰਾਸਟ੍ਰਕਚਰ

437.991.3391 | sofia.sousa-Dias@ontario.ca

ਮੀਡੀਆ ਰਿਲੇਸ਼ਨਸ

ਇੰਫਰਾਸਟ੍ਰਕਚਰ ਕੈਨੇਡਾ

613-960-9251

ਟੈਲ ਫ੍ਰੀ: 1.877.250.7154

ਈਮੇਲ: infc.media.infc@canada.ca

ਸਾਨੂੰ [Twitter](#), [Facebook](#) ਅਤੇ [Instagram](#) ਤੇ ਫਾਲੋ ਕਰੋ

ਵੈਬਸਾਈਟ: Infrastructure Canada

